



ਤੱਥਨਾਮਾ: ਭੋਜਨ ਕਾਰੋਬਾਰਾਂ ਨੂੰ ਲਸੰਸ ਪ੍ਰਦਾਨ ਕਰਨਾ

ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮ

ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮਾਂ (ਐੱਸ.ਐੱਫ.ਸੀ.ਆਰ.) [Safe Food for Canadians Regulations (SFCR)] ਤਹਿਤ ਭੋਜਨ ਕਾਰੋਬਾਰਾਂ ਨੂੰ ਆਪਣੀਆਂ ਗਤੀਵਿਧੀਆਂ ਦੇ ਆਧਾਰ 'ਤੇ ਲਸੰਸ ਲੈਣ ਦੀ ਲੋੜ ਹੈ। ਹੇਠ ਲਿਖੀਆਂ ਵਿੱਚੋਂ ਕੋਈ ਵੀ ਗਤੀਵਿਧੀਆਂ ਕਰਨ ਵਾਲੇ ਭੋਜਨ ਕਾਰੋਬਾਰਾਂ ਨੂੰ ਲਸੰਸ ਲੈਣ ਦੀ ਲੋੜ ਹੈ:

- ਭੋਜਨ ਦਰਾਮਦ ਕਰਨ
- ਬਰਾਮਦ ਕਰਨ ਜਾਂ ਸੂਬਾਈ ਜਾਂ ਟੈਰੀਟੋਰੀਅਲ ਸਰਹੱਦਾਂ ਤੋਂ ਪਾਰ ਭੇਜਣ ਲਈ ਭੋਜਨ ਤਿਆਰ, ਪ੍ਰਾਸੈਸ, ਪ੍ਰਬੰਧਨ, ਪ੍ਰੀਜ਼ਰਵ, ਦਰਜਾਬੰਦੀ, ਸੰਭਾਲ, ਪੈਕ ਜਾਂ ਲੇਬਲ ਕਰਦੇ ਹਨ
- ਬਰਾਮਦਕਾਰੀ ਦੇ ਸਰਟੀਫਿਕੇਟ ਦੀ ਲੋੜ ਵਾਲਾ ਭੋਜਨ ਬਰਾਮਦ ਕਰਨ ਭਾਵੇਂ ਭੋਜਨ ਉਹ ਖੁਦ ਨਾ ਵੀ ਤਿਆਰ ਕਰਦੇ ਹੋਣ
- ਖਾਧੇ ਜਾ ਸਕਣ ਵਾਲੇ ਅਜਿਹੇ ਪਸ਼ੂਆਂ ਨੂੰ ਝਟਕਾਉਂਦੇ ਹਨ ਜਿਨ੍ਹਾਂ ਤੋਂ ਬਰਾਮਦ ਕਰਨ ਜਾਂ ਸੂਬਾਈ ਜਾਂ ਟੈਰੀਟੋਰੀਅਲ ਸਰਹੱਦਾਂ ਤੋਂ ਪਾਰ ਭੇਜੇ ਜਾਣ ਲਈ ਮਾਸ-ਪਦਾਰਥ ਹਾਸਲ ਕੀਤੇ ਜਾਂਦੇ ਹੋਣ
- ਖਾਧੇ ਜਾ ਸਕਣ ਵਾਲੇ ਮੀਟ ਉਤਪਾਦਾਂ ਨੂੰ ਉਨ੍ਹਾਂ ਦੀ ਦਰਾਮਦ ਕੀਤੇ ਜਾਣ ਦੀ ਹਾਲਤ ਵਿੱਚ ਸੰਭਾਲਦੇ ਹਨ ਤਾਂ ਜੋ ਭੋਜਨ ਦਾ ਮੁਆਇਨਾ ਕਰਨ ਵਾਲਾ ਕਨੇਡਾ ਦਾ ਅਦਾਰਾ ਸੀ.ਐੱਫ.ਆਈ.ਏ. [Canadian Food Inspection Agency (CFIA)] ਇਨ੍ਹਾਂ ਦਾ ਮੁਆਇਨਾ ਕਰ ਸਕੇ।

[ਲਸੰਸ ਲੈਣ ਲਈ ਸਾਡੇ ਸਜੀਵ ਸਾਧਨ](#) ਦੀ ਵਰਤੋਂ ਰਾਹੀਂ ਪਤਾ ਲਾਉ ਕਿ ਕੀ ਤੁਹਾਨੂੰ ਲਸੰਸ ਲੈਣਾ ਪਵੇਗਾ, ਅਤੇ ਜੇ ਲੈਣਾ ਪਵੇਗਾ, ਤਾਂ ਕਦੋਂ। ਇਸ ਵਿੱਚ ਸਿਰਫ਼ 5 ਮਿੰਟ ਲੱਗਣਗੇ।

ਕਾਰਵਾਈ ਕਿਵੇਂ ਹੁੰਦੀ ਹੈ?

ਕੋਈ ਕਾਰੋਬਾਰ ਫੈਸਲਾ ਕਰ ਸਕਦਾ ਹੈ ਕਿ ਇੱਕ ਹੀ ਅਜਿਹੇ ਲਸੰਸ ਲਈ ਅਰਜ਼ੀ ਦਿੱਤੀ ਜਾਵੇ ਜਿਸ ਤਹਿਤ ਇਸਦੇ ਸਾਰੇ ਕਾਰਜ-ਸਥਾਨ, ਗਤੀਵਿਧੀਆਂ ਅਤੇ ਭੋਜਨ ਦੀਆਂ ਕਿਸਮਾਂ ਆ ਜਾਣ, ਜਾਂ ਕਈ ਅਜਿਹੇ ਲਸੰਸਾਂ ਲਈ ਅਰਜ਼ੀ ਦਿੱਤੀ ਜਾਵੇ ਜਿਨ੍ਹਾਂ ਤਹਿਤ ਇਸਦੇ ਕਾਰਜ-ਸਥਾਨਾਂ, ਗਤੀਵਿਧੀਆਂ ਅਤੇ ਭੋਜਨ ਦੀਆਂ ਕਿਸਮਾਂ ਦੇ ਖਾਸ ਤਰ੍ਹਾਂ ਦੇ ਸੁਮੇਲ ਆ ਜਾਣ।

ਲਸੰਸ ਵਾਸਤੇ ਅਰਜ਼ੀ ਦੇਣ ਲਈ ਕਾਰੋਬਾਰ ਨੂੰ ਹੇਠਲੀ ਜਾਣਕਾਰੀ ਪੇਸ਼ ਕਰਦੀ ਅਰਜ਼ੀ CFIA ਨੂੰ ਦੇਣੀ ਪਵੇਗੀ:

- ਉਹ ਗਤੀਵਿਧੀਆਂ ਜਿਨ੍ਹਾਂ ਲਈ ਲਸੰਸ ਮੰਗਿਆ ਜਾ ਰਿਹਾ ਹੈ
- ਕਾਰਜ-ਸਥਾਨਾਂ ਦੇ ਮੁਕਾਮ ਜਿੱਥੇ ਇਹ ਗਤੀਵਿਧੀਆਂ ਚਲਾਈਆਂ ਜਾਣਗੀਆਂ
- ਭੋਜਨ ਦੀਆਂ ਕਿਨ੍ਹਾਂ ਕਿਸਮਾਂ ਲਈ ਲਸੰਸ ਮੰਗਿਆ ਜਾ ਰਿਹਾ ਹੈ
- ਤਸਦੀਕ-ਪੱਤਰ ਕਿ ਉਨ੍ਹਾਂ ਨੇ ਹਿਫਾਜ਼ਤੀ ਇੰਤਜ਼ਾਮ ਕੀਤੇ ਹੋਏ ਹਨ।

ਜੇ ਕਿਸੇ ਕਾਰੋਬਾਰ ਕੋਲ ਖੇਤੀ ਉਤਪਾਦਾਂ ਬਾਰੇ ਕਨੇਡਾ ਦੇ ਕਾਨੂੰਨ [Canada Agricultural Products Act], ਮੱਛੀਆਂ ਦੇ ਮੁਆਇਨੇ ਬਾਰੇ ਕਾਨੂੰਨ [Fish Inspection Act] ਜਾਂ ਮੀਟ ਦੇ ਮੁਆਇਨੇ ਬਾਰੇ ਕਾਨੂੰਨ [Meat Inspection Act] ਤਹਿਤ ਜਾਰੀ ਅਜਿਹੀ ਰਜਿਸਟ੍ਰੇਸ਼ਨ ਜਾਂ ਲਸੰਸ ਹੈ ਤਾਂ:

- ਆਪਣੀ ਮਿਆਦ ਪੁੱਗਣ ਤਕ ਇਹ ਵਾਜਬ ਰਹੇਗਾ ਭਾਵੇਂ ਕਿ ਹੁਣ ਐੱਸ.ਐੱਫ.ਸੀ.ਆਰ. ਲਾਗੂ ਹਨ ਬਸ਼ਰਤ ਕਿ ਇਸ ਉੱਤੇ ਇਹ ਦਰਜ ਹੋਵੇ ਕਿ ਕੈਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਦੇ ਕਾਨੂੰਨ ਸੀ.ਐੱਸ.ਐੱਫ.ਏ. [Safe Food for Canadians Act (SFCR)] ਤਹਿਤ ਵੀ ਇਸ ਨੂੰ ਲਸੰਸ ਮੰਨਿਆ ਜਾਵੇਗਾ।

ਇਸਦੀ ਮਿਆਦ ਪੁੱਗ ਜਾਣ ਤੇ ਭੋਜਨ ਕਾਰੋਬਾਰਾਂ ਨੂੰ ਐੱਸ.ਐੱਫ.ਸੀ.ਆਰ. ਤਹਿਤ ਲਸੰਸ ਲਈ ਅਰਜ਼ੀ ਦੇਣੀ ਪਵੇਗੀ।



ਲਸੰਸਾਂ, ਬਰਾਮਦਕਾਰੀ ਦੇ ਪ੍ਰਮਾਣ-ਪੱਤਰਾਂ ਅਤੇ ਅਦਾਇਗੀ ਦੇ ਇਲੈਕਟ੍ਰਾਨਿਕ ਵਿਕਲਪਾਂ ਸਮੇਤ ਵਧਦੀ ਗਿਣਤੀ ਵਿੱਚ ਸੇਵਾਵਾਂ ਹਾਸਲ ਕਰਨ ਲਈ ਅੱਜ ਹੀ [ਮਾਈ ਸੀ.ਐੱਫ.ਆਈ.ਏ.](#) ਲਈ ਨਾਮ ਦਰਜ ਕਰਾਉ।

ਇਹ ਅਹਿਮ ਕਿਉਂ ਹੈ

ਇਸ ਵੇਲੇ ਕਨੇਡਾ ਵਿੱਚ ਸਾਰੇ ਭੋਜਨ ਕਾਰੋਬਾਰਾਂ ਨੂੰ ਲਸੰਸ ਦੀ ਲੋੜ ਨਹੀਂ ਹੈ। ਲਸੰਸ ਨਾਲ ਸੀ.ਐੱਫ.ਆਈ.ਏ. ਨੂੰ ਹੇਠ ਲਿਖੀ ਮਦਦ ਮਿਲਦੀ ਹੈ:

- ਮੁਆਇਨਿਆਂ 'ਤੇ ਧਿਆਨ ਦੇਣ ਲਈ ਭੋਜਨ ਦੀ ਸੁਰੱਖਿਆ ਵਿੱਚ ਜ਼ੋਖਮਾਂ ਦੀ ਵਧੇਰੇ ਚੰਗੀ ਤਰ੍ਹਾਂ ਸ਼ਨਾਖਤ ਕਰਨਾ
- ਭੋਜਨ ਦੀ ਸੁਰੱਖਿਆ ਬਾਰੇ ਅਹਿਮ ਜਾਣਕਾਰੀ ਸਿੱਧੀ ਭੋਜਨ ਕਾਰੋਬਾਰਾਂ ਤਕ ਪਹੁੰਚਾਉਣਾ
- ਜਦੋਂ ਕਾਨੂੰਨੀ ਸ਼ਰਤਾਂ ਪੂਰੀਆਂ ਨਾ ਕੀਤੀਆਂ ਜਾਣ ਤਾਂ ਸੁਧਾਰ ਕਰਨ ਵਾਲੇ ਕਦਮ ਚੁੱਕਣ ਤੋਂ ਲੈ ਕੇ ਲਸੰਸ ਮੁਅੱਤਲ ਕਰਨ ਜਾਂ ਰੱਦ ਕਰਨ ਤਕ ਕਾਨੂੰਨ ਲਾਗੂ ਕਰਨ ਦੇ ਕਦਮ ਚੁੱਕਣਾ

[ਵਧੇਰੇ ਜਾਣਕਾਰੀ](#) ਲਈ ਵੈੱਬਸਾਈਟ www.inspection.gc.ca/safefood ਵੇਖੋ।

ਤੁਹਾਡੀ ਹੇਠ ਲਿਖਿਆਂ ਵਿੱਚ ਵੀ ਦਿਲਚਸਪੀ ਹੋ ਸਕਦੀ ਹੈ:

- [ਲਸੰਸ ਲੈਣ ਬਾਰੇ ਸਜੀਵ ਸਾਧਨ](#)
- ਵਿਡੀਓ: [ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮਾਂ ਵਾਸਤੇ ਤਿਆਰੀ ਖਿੱਚਣਾ](#)
- [ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮਾਂ ਨੂੰ ਸਮਝਣਾ: ਭੋਜਨ ਕਾਰੋਬਾਰੀਆਂ ਲਈ ਇੱਕ ਪੁਸਤਕ](#)
- [ਸਵਾਲ ਅਤੇ ਜਵਾਬ: ਲਸੰਸ ਲੈਣਾ](#)
- [ਭੋਜਨ ਕਾਰੋਬਾਰ ਦੀਆਂ ਉਹ ਗਤੀਵਿਧੀਆਂ ਜਿਨ੍ਹਾਂ ਲਈ ਐੱਸ.ਐੱਫ.ਸੀ.ਆਰ. ਤਹਿਤ ਲਸੰਸ ਲੈਣਾ ਪਵੇਗਾ](#)
- [ਕਨੇਡਾ ਵਾਸੀਆਂ ਲਈ ਸੁਰੱਖਿਅਤ ਭੋਜਨ ਦੇ ਲਸੰਸ ਦੀ ਅਰਜ਼ੀ ਦੇਣ ਤੋਂ ਪਹਿਲਾਂ ਕਿਹੜੀ-ਕਿਹੜੀ ਗੱਲ 'ਤੇ ਵਿਚਾਰ ਕਰਨੀ ਹੈ](#)
- ਵਿਡੀਓ: [ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਦੇ ਲਸੰਸ ਲਈ ਬੇਨਤੀ ਕਰਨਾ](#)